



ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ
ਪੀ.ਐਸ.ਈ.ਬੀ. ਕੰਪਲੈਕਸ, ਵਿੱਦਿਆ ਭਵਨ, ਬਲਾਕ-ਈ, ਛੇਵੀਂ ਮੰਜਿਲ, ਫੇਜ਼-8, ਮੋਹਾਲੀ,
ਈਮੇਲ: directorscert@punjabeducation.gov.in, ਫੋਨ ਨੰ: 0172-2212221

75
Azadi Ka
Amrit Mahotsav

ਵੱਲ

ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.),
ਪੰਜਾਬ।

2-6
32
8/9/23

ਮੀਮੇ ਨੰਬਰ: **SCERT/SCI/2023-2024/**

ਮਿਤੀ: ਐਸ.ਏ.ਐਸ.ਨਗਰ: 06.09.2023

ਵਿਸ਼ਾ:- ਨੈਸ਼ਨਲ ਸਾਇੰਸ ਸੈਮੀਨਾਰ 2023 ਸੰਬੰਧੀ।

- 1.0 ਉਪਰੋਕਤ ਵਿਸ਼ੇ ਸੰਬੰਧੀ ਧਿਆਨ ਦੇਣ ਦੀ ਖੋਚਲ ਕੀਤੀ ਜਾਵੇ ਜੀ।
- 2.0 ਉਕਤ ਵਿਸ਼ੇ ਸੰਬੰਧੀ ਨੈਸ਼ਨਲ ਸਾਇੰਸ ਸੈਂਟਰ ਵੱਲੋਂ ਨੈਸ਼ਨਲ ਸਾਇੰਸ ਸੈਮੀਨਾਰ 2023 ਨੈਸ਼ਨਲ ਸਾਇੰਸ ਸੈਂਟਰ, ਦਿੱਲੀ ਵਿਖੇ ਮਿਤੀ 12.10.2023 ਨੂੰ ਕਰਵਾਇਆ ਜਾ ਰਿਹਾ।
- 3.0 ਇਸ ਸੈਮੀਨਾਰ ਦਾ ਵਿਸ਼ਾ "Millet – A Super food or a Diet Fad?" ਹੋਵੇਗਾ।
- 4.0 ਨੈਸ਼ਨਲ ਸਾਇੰਸ ਸੈਮੀਨਾਰ 2023 ਸੰਬੰਧੀ ਹਦਾਇਤਾਂ ਪੱਤਰ ਨਾਲ ਨੱਥੀ ਹਨ।
- 5.0 ਨੈਸ਼ਨਲ ਲੈਵਲ ਦੀ ਟੀਮ ਦੀ ਚੋਣ ਲਈ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਸਾਇੰਸ ਸੈਮੀਨਾਰ **ਆਨਲਾਈਨ ਮਾਧਿਅਮ** ਰਾਹੀਂ ਕਰਵਾਇਆ ਜਾਵੇਗਾ।
- 6.0 ਇਸ ਸੈਮੀਨਾਰ ਵਿੱਚ ਅੱਠਵੀਂ ਤੋਂ ਦੱਸਵੀਂ ਜਮਾਤ ਤੱਕ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ।
- 7.0 ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ ਮਿਤੀ 11.09.2023 ਨੂੰ (ਬਾਅਦ ਦੁਪਹਿਰ) ਕਰਵਾਇਆ ਜਾਵੇਗਾ।
- 8.0 ਆਨ-ਲਾਈਨ ਸੈਮੀਨਾਰ ਕਰਵਾਉਣ ਹਿੱਤ ਜ਼ਿਲ੍ਹਾ ਪੱਧਰ ਤੇ ਡੀ.ਐਮ.(ਸਾਇੰਸ) ਅਤੇ ਬੀ.ਐਮ. (ਸਾਇੰਸ) ਦੀ ਡਿਊਟੀ ਲਗਾਈ ਜਾਂਦੀ ਹੈ। ਭਾਗ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੇ ਸਕੂਲ ਮੁਖੀ ਵਿਦਿਆਰਥੀ ਦਾ ਨਾਂ ਅਤੇ ਫੋਨ ਨੰਬਰ ਸੰਬੰਧਤ ਡੀ.ਐਮ. (ਸਾਇੰਸ) ਨੂੰ ਭੇਜਣਗੇ। ਡੀ.ਐਮ. ਸਾਇੰਸ ਸੰਬੰਧਤ ਸਕੂਲ ਮੁਖੀਆਂ ਨੂੰ ਲਿੰਕ ਭੇਜਣਗੇ ਅਤੇ ਜ਼ਿਲ੍ਹਾ ਪੱਧਰ ਤੇ ਸੈਮੀਨਾਰ ਦਾ ਸੰਚਾਲਨ ਕਰਵਾ ਕਿ ਪਹਿਲੇ ਦੋ ਸਥਾਨਾਂ ਵਾਲੇ ਵਿਦਿਆਰਥੀਆਂ ਦੇ ਨਾਂ ਦਾ ਤਸਦੀਕਸੁਦਾ ਵੇਰਵਾ ਸ੍ਰੀ ਜਸਵੀਰ ਸਿੰਘ, ਡੀ.ਐਮ. ਸਾਇੰਸ, ਲੁਧਿਆਣਾ ਨੂੰ ਭੇਜਣਗੇ।
- 0 ਰਾਜ ਪੱਧਰੀ ਨੈਸ਼ਨਲ ਸਾਇੰਸ ਸੈਮੀਨਾਰ 2023 ਮਿਤੀ 13.09.2023 ਨੂੰ (ਬਾਅਦ ਦੁਪਹਿਰ) ਕਰਵਾਇਆ ਜਾਵੇਗਾ ਜਿਸ ਲਈ ਹੇਠ ਲਿਖੇ ਅਧਿਆਪਕਾਂ ਦੀ ਡਿਊਟੀ ਲਗਾਈ ਜਾਂਦੀ ਹੈ-



ਨੰ	ਨਾਂ	ਅਹੁਦਾ	ਸਕੂਲ ਦਾ ਨਾਂ	ਜਿਲ੍ਹਾ
1	ਸ੍ਰੀ ਨਰੇਸ਼ ਕੁਮਾਰ	ਡੀ.ਐਮ. ਸਾਇੰਸ	ਸ.ਸ.ਸ.ਸ. ਕੱਲਰ ਖੇਤਾ,	ਫਾਜ਼ਿਲਕਾ
2	ਸ੍ਰੀ ਜਸਵੀਰ ਸਿੰਘ	ਡੀ.ਐਮ. ਸਾਇੰਸ	ਸ.ਸ.ਸ.ਸ ਉਕਸੀ	ਲੁਧਿਆਣਾ
3	ਸ੍ਰੀ ਸੰਜੀਵ ਕੁਮਾਰ	ਡੀ.ਐਮ. ਸਾਇੰਸ	ਸ.ਸ.ਸ.ਸ ਧੀਰਾ	ਪਠਾਨਕੋਟ
4	ਸ੍ਰੀ ਉਮੇਸ਼ ਕੁਮਾਰ	ਡੀ.ਐਮ. ਸਾਇੰਸ	ਸ.ਹ.ਸ. ਛਾਂਗਾ ਰਾਏ ਉਤਾਤ	ਫਿਰੋਜ਼ਪੁਰ
5	ਸ੍ਰੀ ਹਰਜੀਤ ਸਿੰਘ	ਡੀ.ਐਮ. ਸਾਇੰਸ	ਸ.ਸ.ਸ.ਸ. ਗੁਰਾਇਆ	ਜਲੰਧਰ

- 10.0 ਰਾਜ ਅਤੇ ਜਿਲ੍ਹਾ ਪੱਧਰੀ ਆਨ-ਲਾਈਨ ਸਾਇੰਸ ਸੈਮੀਨਾਰ ਦੇ ਸੰਚਾਲਨ ਲਈ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਲੁਧਿਆਣਾ ਓਵਰਆਲ ਇੰਚਾਰਜ ਹੋਣਗੇ।
- 11.0 ਸ੍ਰੀ ਜਸਵੀਰ ਸਿੰਘ, ਡੀ.ਐਮ. ਸਾਇੰਸ, ਲੁਧਿਆਣਾ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਲੁਧਿਆਣਾ ਨੂੰ ਸਹਿਯੋਗ ਦੇਣਗੇ ਅਤੇ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਦੇ ਵੇਰਵੇ ਮੁੱਖ ਦਫਤਰ ਨਾਲ ਸਾਂਝਾ ਕਰਨਗੇ।
- 12.0 ਸਾਇੰਸ ਸੈਮੀਨਾਰ ਦੇ ਆਨਲਾਈਨ ਸੰਚਾਲਨ ਸੰਬੰਧੀ ਕਿਸੇ ਹੋਰ ਜਾਣਕਾਰੀ ਲਈ ਸ੍ਰੀ ਜਸਵੀਰ ਸਿੰਘ, ਡੀ.ਐਮ. ਸਾਇੰਸ, ਫੋਨ ਨੰ. 9815226226 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- 13.0 ਉਪਰੋਕਤ ਅਧਿਆਪਕਾਂ ਨੂੰ ਇਸ ਡਿਊਟੀ ਸੰਬੰਧੀ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ।

ਡਾਇਰੈਕਟਰ
ਐੱਸ.ਸੀ.ਈ.ਆਰ.ਟੀ. ਪੰਜਾਬ।

ਪਿੱਠ ਅੰਕਣ ਨੰ: ਉਕਤ

ਮਿਤੀ: ਐਸ.ਏ.ਐਸ. ਨਗਰ 06.09.2023

ਉਪਰੋਕਤ ਦਾ ਉਤਾਰਾ ਹੇਠ ਲਿਖਿਆਂ ਨੂੰ ਸੂਚਨਾ ਅਤੇ ਯੋਗ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ:-

1. ਸਮੂਹ ਸਕੂਲ ਮੁਖੀ
2. ਡੀ.ਐਮ./ਬੀ.ਐਮ ਸਾਇੰਸ

ਡਾਇਰੈਕਟਰ

ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ/ਬੀ.ਐਮ.) ਐੱਸ.ਸੀ.ਈ.ਆਰ.ਟੀ., ਪੰਜਾਬ।
 ਮਿਤੀ 08/09/2023

ਉਪਰੋਕਤ ਵਿੱਚ ਦੱਸੇ ਗਏ ਸਮੂਹ ਸਕੂਲ ਮੁਖੀਆਂ ਨੂੰ ਇਹ ਜਾਣਕਾਰੀ ਜਾਰੀ ਕਰ ਜਿਲ੍ਹਾ ਪੱਧਰੀ ਸਾਇੰਸ ਸੈਮੀਨਾਰ ਮਿਤੀ 11.09.2023 ਨੂੰ (ਬਾਮੇ ਦੁਪਹਿਰ) ਕਰਵਾਇਆ ਜਾਵੇਗਾ। ਇਸ ਸੈਮੀਨਾਰ ਵਿੱਚ ਤਿੰਨ ਵੱਖ ਵੱਖ ਵਿਕਾਸਸ਼ੀਲਾ ਦੇ ਕਰਕੁੜ ਮੁੱਖੀ ਵਿਕਾਸਸ਼ੀਲਾ ਦਾ ਮਾਂ ਨਾਂ ਦੇ ਨੇਪਰੇ ਕਰਕੁੜ ਡੀ.ਐਮ. ਸਾਇੰਸ) ਨੂੰ ਤੋੜਣਾ ਯਕੀਨੀ ਬਣਾਇਆ ਜਾਵੇ।

ਸਿੱਖਿਆ ਅਫਸਰ (ਸੈ.ਸਿੱ/ਬੀ.ਐਮ.)
 ਡੀ.ਐਮ. ਸਾਇੰਸ
 08/09/23

राष्ट्रीय विज्ञान संगोष्ठी-2023

(आठवीं से दसवीं कक्षा के विद्यार्थियों के लिए)

National Science Seminar-2023

(for Students of Class VIII to X)

विषय

श्री अन्न- एक मूल्यवर्धित पौष्टिक अथवा भ्रान्ति आहार?

Millets- A Super food or a diet fad?

12th October 2023



Venue: **NATIONAL SCIENCE CENTRE, DELHI**

(A unit of National Council of Science Museums)

Pragati Maidan, Near Gate No. 4, Bhairon Road, New Delhi-110 001, Phone: 011-7428693710-17,

Email: information.nss2023@gmail.com, Website: <https://www.nscd.gov.in>

Organised by: **NATIONAL COUNCIL OF SCIENCE MUSEUMS**

Ministry of Culture, Govt. of India, Website: www.ncsm.gov.in

in collaboration with: State / UT Education Authorities

INFORMATION ABOUT SEMINAR

TOPIC

Millet -
A Super food or a diet fad?

LANGUAGE

English, Hindi or any
recognized Indian language

DURATION OF PRESENTATION

The participant shall make his/her presentation on the topic for a maximum duration of 6 minutes. This will be followed by a 2 minutes question - answer session with the judges on the same topic. Each participant will be asked 3 questions by the judges and the participant should answer any 2 of them within 2 minutes.

SUPPORTING VISUALS

Posters, charts or computer based static slides (MS Office 2019 or lower in .ppsx, .pptx, .ppt, .pps format) restricted to 5 nos. altogether. 3D models, animation, pop-ups rollovers, video & films in any form are not allowed.

FOR MORE INFORMATION

Contact of Respective Zonal Coordinators:

North-East Zone - Regional Science Centre

Jawaharnagar, Khanapara, Guwahati - 781 022, Assam
Phone: (0361)3517572, Fax: (0361)3517572
Email: guwahatirsc@gmail.com, rscghy@gmail.com
Website: www.rscguwahati.gov.in

East Zone - Birla Industrial & Technological Museum

19A, Gurusaday Road, Kolkata - 700 019
Phone: 033-22877242, 22877243, Fax: 033-22870233
Email: director@bitm.gov.in, Website: www.bitm.gov.in

North Zone - National Science Centre

Near Gate No - 4, Pragati Maidan, New Delhi - 110 001
Phone: 011-7428693710, Email: information.nss2023@gmail.com
Website: www.nscd.gov.in

West Zone - Nehru Science Centre

Dr. E. Moses Road, Worli, Mumbai - 400 018
Phone: 022-24920482, 24932667, Fax: 022-24932668,
Email: director@nehrusciencecentre.gov.in
Website: www.nehrusciencecentre.gov.in

South Zone - Visvesvaraya Industrial and Technological Museum

Kasturba Road, Bengaluru - 560 001
Phone: 080-22866200, Fax: 22864009 / 22864114
Email: vitmuseum@gmail.com
Website: www.vismuseum.gov.in

Organised by:

National Council of Science Museums (Ministry of Culture, Govt. of India)

Sector - V, Block - GN, Bidhan Nagar, Kolkata - 700 091
Website: www.ncsm.gov.in

उद्देश्य

- विद्यार्थियों में वैज्ञानिक खोज एवं विशेषात्मक प्रवृत्ति जागृत करना।
- विचारों के आदान-प्रदान हेतु उभरते वैज्ञानिकों को एक मंच उपलब्ध करना।
- देश के विद्यार्थियों में राष्ट्रीय एकता की भावना विकसित करना।

OBJECTIVE

- To inculcate a spirit of scientific inquiry and analytical thinking in the minds of young students.
- To provide a common platform to the budding scientists for exchanging ideas.
- To nurture a feeling of national integration among young talents from every corner of the country.

PROUD WINNER OF NATIONAL SCIENCE SEMINAR 2022



Ms. Disket Angmo

Govt. Higher Secondary School
Saspol Village, UT Leh-Ladakh
PIN - 194106



राष्ट्रीय विज्ञान संगोष्ठी - 2023

(आठवीं से दसवीं कक्षा तक के विद्यार्थियों के लिए)

National Science Seminar-2023

(for students of class VIII to X)

October 12, 2023

श्री अन्न- एक मूल्यवर्धित पौष्टिक अथवा भ्रांति आहार?
Millets- A Super food or a diet fad?



Venue:

NATIONAL SCIENCE CENTRE, DELHI

(A unit of National Council of Science Museums)
Pragati Maidan, Near Gate No. 4, Bhairon Road
New Delhi-110 001

Contact:

Phone: 011-7428693710-17,
Email: information.nss2023@gmail.com
Website: https://www.nscd.gov.in

Organized by:

National Council of Science Museums

(Ministry of Culture, Govt. of India)
Sector - V, Block - GN, Bidhan Nagar
Kolkata - 700 091

Participate and Win Fabulous Prizes & Scholarships

राष्ट्रीय विज्ञान संगोष्ठी -2023 . National Science Seminar-2023

विषय:
“श्री अन्न-
एक मूल्यवर्धित पौष्टिक अथवा भ्रांति आहार?”
भाषा:
अंग्रेजी, हिन्दी अथवा कोई भी मान्यता प्राप्त भारतीय भाषा।

प्रस्तुति की अवधि
प्रतिभागी दिए गए विषय पर अधिकतम 6 मिनट के लिए बोल सकते हैं। इसके पश्चात उसी विषय पर निर्णायकों द्वारा तीन प्रश्न पूछे जाएंगे और प्रतिभागी को उनमें से किन्हीं दो प्रश्नों का उत्तर 2 मिनट में देना होगा।

सहायक चित्र आदि
पोस्टर, चार्ट, कम्प्यूटर पर बनी स्थिर स्लाइड (माइक्रोसॉफ्ट आफिस 2019 या उससे नीचे का संस्करण (version) में .ppsx, .ppt, .pps format) की कुल संख्या अधिकतम 05 हो सकती है। किसी भी रूप में 3-डी मॉडल, एनिमेशन, पॉप-अप रोलओवर विडियो/फिल्म की अनुमति नहीं है। (अधिक जानकारी के लिये वेबसाइट देखें या क्षेत्रीय समन्वयक से संपर्क करें)।

- अंक निर्धारण**
1. प्रस्तुति में वैज्ञानिक तथ्य : 40 अंक
 2. दृश्यों की प्रस्तुति में नवीनता : 15 अंक
 3. भाषण में प्रवाह : 25 अंक
 4. प्रश्नों के उत्तर देने की क्षमता (क) लिखित परीक्षा : 10 अंक
(ख) मौखिक परीक्षा : 10 अंक

योग्यता

- कक्षा 8 वीं से 10 वीं तक के विद्यार्थी
- राष्ट्रीय संगोष्ठी के लिए प्रत्येक राज्य/केंद्र शासित प्रदेश के प्रथम पुरस्कार विजेता।

छात्रवृत्ति
(एक वर्ष की अवधि के लिये)
प्रथम पुरस्कार : Rs. 4000 प्रतिमाह
विशेष पुरस्कार(9) : Rs. 2000 प्रतिमाह

पुरस्कार
राष्ट्रीय विज्ञान संगोष्ठी 2023 के सभी प्रतिभागियों के लिए पुस्तकें/वैज्ञानिक किट आदि।



सफलता के चरण STAGES OF SUCCESS

STAGE 4
राष्ट्रीय विज्ञान संगोष्ठी
National Science Seminar

STAGE 3
राज्य स्तर से प्रतिभागी
Participants from State Level

STAGE 2
जिला स्तर से प्रतिभागी
Participants from District Level

STAGE 1
खंड स्तर से प्रतिभागी
Participants from Block Level

NATIONAL SCIENCE CENTRE, DELHI

(A Unit of NCSM)

Pragati Maidan, New Delhi - 110001

NATIONAL SCIENCE SEMINAR –2023

BASIC INFORMATION FOR NATIONAL SCIENCE SEMINAR

Topic of the Seminar : **Millets - A Super Food or a Diet Fad ?**

श्री अन्न- एक मूल्यवर्धित पौष्टिक अथवा भ्रान्ति

आहार

Organised by : National Council of Science Museums (NCSM)
(Ministry of Culture, Govt. of India)
Sector - V, Block - GN, Bidhan Nagar, Kolkata - 700 091

Venue : National Science Centre, Auditorium Hall,
(A Unit of NCSM)
Pragati Maidan, New Delhi - 110001

Email : information.nss2023@gmail.com

Website : <https://www.nscd.gov.in>

Date of National Science Seminar: 12th October, 2023

RULES AND REGULATIONS

Introduction:

The objective of the Science Seminar is to inculcate a spirit of scientific enquiry and analytical thinking in the minds of young students. The Science Seminar will be held on a competitive basis in each State and Union Territory. The Seminar is organized generally at School, Block, District and State level before culminating at the National Level. Winners from each School participate at Block level seminars and winners of Block level seminars participate at the District level seminars. A maximum of 2 (Two) winners from each District participate in State/UT level Seminar and **only one winner from each State / Union Territory is eligible for National Level Science Seminar**, which will be held at National Science Centre, Delhi on **the 12th October, 2023**.

Participants : High School Students from class VIII to Class X only

Language : English, Hindi or any recognized Indian language

Contd...p/2

// 2 //

Duration : Participants shall make his/her presentation on the given topic for a maximum duration of 6 minutes. This will be followed by a two minute Question-Answer Session with the Judges on the same topic.

Pattern : Each participant of the State/Union Territory Science Seminar will be asked 3 (three) questions in the Question-Answer session after his/her presentation by the judges and he/she will be required to answer any 2 questions in two minutes. There will be a written aptitude test also for all the participants before the Seminar starts.

Grading : For evaluating and grading the presentations of the participants, following criteria will be judged:

- | | |
|--|----------|
| 1. Scientific Content in presentation - | 40 marks |
| 2. Fluency in Speech - | 25 marks |
| 3. Ability to answer questions | |
| (a) A written Aptitude Test of - | 10 marks |
| 20 questions (20 minutes maximum) | |
| (b) Answer to Questions in Question-Answer Session after the Presentation (2 out of 3 questions) - | 10 marks |
| 4. Novelty in use of visuals - | 15 marks |

Total: 100 marks

Supplementary Visuals : The maximum number of supporting visuals / slides / charts etc. permitted per presentation is altogether 5 (five) only. The details of these are as given below:

- a) Charts / Posters – maximum size permitted is 850 mm (width) x 600mm (height). All charts / posters are to be mounted – one on top of other – as done in a calendar. One side of the chart / poster is considered as one unit. There should be no pop-ups

OR

Contd...p/3

//3//

b) The size of the overhead projector slides should not be more than A4size, which could be viewed fully when projected

OR

c) Computer based slides, Static (Office 2007/ 2010/2013 .ppsx& .pptxformat) without additional features like animation, pop-ups, rollovers,etc. No interaction within one slide is permitted.

Note : 3D models, videos and films are not allowed to be shown during the deliberation/presentation.

Prizes : As decided by the host organizers of State / Union Territory level Science Seminars.

Date : As announced by the State / UT organizing authority (like State / UT Education Dept. / SCERT / SISE / SIE / S&T etc.). However, all contests in States / UTs must be completed on or before **11th September, 2023**. (This is mandatory in order to enable the participants to prepare for National Level Seminar).

Special Note : At the time of deliberation, no Teacher or Escort shall be allowed to assist the participant on the dais except for physically challenged students.

Special Note: For more information and participation in the School / Taluk / District / upto State level Science Seminar, Principals / HMs of the schools are advised to approach the Education Departments / SCERT of your respective State.

INFORMATION TO THE HOST (STATE / UT) ORGANISER:

The details of the Seminar held at each District level and State / UT level may be sent to **National Science Centre, Delhi** along with photographs of the event. During the State / UT Level Competition, a banner showing the details of the sponsor (to be communicated by us later) may be displayed and a photograph of the banner with the participants may be sent to the National Coordinator for records.

– Contact Address –

National Science Centre, Delhi

(A Unit of NCSM)

Pragati Maidan, New Delhi - 110001

Phone:(091) 7428693710 – 17 (8 Lines) / 8527358876 (M)

Email:information.nss2023@gmail.com

Website: <https://www.nscd.gov.in>

